

ਮਾਤਾ-ਪਿਤਾ/ਸਰਪ੍ਰਸਤ/ਦੇਖਭਾਲ ਕਰਨ ਵਾਲੇ

ਤੁਹਾਡੇ ਅਤੇ ਤੁਹਾਡੇ ਬੱਚੇ ਲਈ 18 ਜੂਨ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਤੁਹਾਡੇ ਬੱਚੇ ਦੇ ਸਕੂਲ ਵਿੱਚ ਹਾਜ਼ਰ ਹੋਣ ਦਾ ਮੌਕਾ ਹੋਵੇਗਾ। ਕਿਰਪਾ ਕਰਕੇ ਆਪਣੇ ਸਕੂਲ ਦੀ ਵੈਬਸਾਈਟ ਤੇ ਜਾਓ ਅਤੇ ਪਿਕ-ਅਪ ਲਈ ਆਪਣਾ 15 ਮਿੰਟ ਦਾ ਸਮੇਂ ਦਾ ਸਲੋਟ ਤਹਿ ਕਰਨ ਲਈ "ਬੁਕਿੰਗ ਕੈਲੰਡਰ" ਤੇ ਕਲਿਕ ਕਰੋ। ਆਪਣਾ ਸਮਾਂ ਚੁਣਨ ਤੋਂ ਪਹਿਲਾਂ ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੰਪਿਊਟਰ ਤੇ ਸਮਾਂ ਖੇਤਰ ਈਸਟਰਨ ਟਾਈਮ (ਯੂਐਸਏ ਅਤੇ ਕੈਨੇਡਾ) ਨਿਰਧਾਰਤ ਕੀਤਾ ਗਿਆ ਹੈ। ਇਸ ਸਮੇਂ ਤੋਂ ਬਾਅਦ ਬਚੀਆਂ ਕੋਈ ਵੀ ਚੀਜ਼ਾਂ ਦਾਨ ਕੀਤੀਆਂ ਜਾਣਗੀਆਂ। ਕਿਰਪਾ ਕਰਕੇ ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਨਾਲ ਨੱਥੀ "ਐਂਟਰੀ ਜਾਣਕਾਰੀ" ਦੀ ਸਮੀਖਿਆ ਕਰੋ। ਜੇ ਤੁਹਾਡੇ ਕੋਈ ਪ੍ਰਸ਼ਨ ਹਨ, ਕਿਰਪਾ ਕਰਕੇ ਆਪਣੇ ਬੱਚੇ ਦੇ ਸਕੂਲ ਨਾਲ ਸੰਪਰਕ ਕਰੋ।

ਐਚਡਬਲਿਊਡੀਐਸਬੀ ਪਰਿਵਾਰਕ ਪਿੱਕ-ਅਪ ਕਦਮ - ਐਲੀਮੈਂਟਰੀ

ਹਰੇਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਰੀਰਕ ਦੂਰੀ ਅਤੇ ਸਾਫ਼ ਵਾਤਾਵਰਣ ਨੂੰ ਬਣਾਈ ਰੱਖਣ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ:

- ਨੋਟ: ਚੈਕ ਇਨ ਕਰਨ ਤੋਂ ਬਾਅਦ ਇਨ੍ਹਾਂ ਕਦਮਾਂ ਦੀ ਇੱਕ ਕਾਪੀ ਲੈਣ ਲਈ ਉਪਲਬਧ ਹੋਵੇਗੀ।
- ਤੁਸੀਂ ਸਕੂਲ ਦੇ ਸਾਹਮਣੇ ਦੇ ਦਰਵਾਜ਼ੇ ਰਾਹੀਂ ਦਾਖਲ ਹੋਵੋਗੇ ਅਤੇ ਬਾਹਰ ਜਾਵੋਗੇ, ਜਿਸਦਾ ਲੋਕ ਖੇਲ੍ਹਿਆ ਜਾਏਗਾ।
- ਕਿਰਪਾ ਕਰਕੇ ਆਪਣੇ ਬੁੱਕ ਕੀਤੇ ਸਮੇਂ ਤੇ ਪਹੁੰਚੋ। ਅਸੀਂ ਸਰੀਰਕ ਦੂਰੀ ਦੇ ਸਮਰਥਨ ਲਈ ਬਾਹਰ ਕਤਾਰਾਂ ਦੀ ਹਿਮਾਇਤ ਨਹੀਂ ਕਰ ਰਹੇ।
- ਤੁਹਾਡੇ ਕੋਲ 15 ਮਿੰਟ ਹੋਣਗੇ।
- ਦਾਖਲ ਹੋਣ ਤੋਂ ਪਹਿਲਾਂ ਸਾਹਮਣੇ ਦੇ ਦਰਵਾਜ਼ੇ ਤੇ ਸੰਕੇਤ ਪੜ੍ਹੋ।
- ਹਰੇਕ ਪਰਿਵਾਰ ਵਿੱਚੋਂ ਇੱਕ ਮਾਤਾ-ਪਿਤਾ ਅਤੇ ਇੱਕ ਵਿਦਿਆਰਥੀ ਤੁਹਾਡੇ ਬੁੱਕ ਕੀਤੇ ਸਮੇਂ ਤੇ ਦਾਖਲ ਹੋ ਸਕਦੇ ਹਨ।
- ਸਕੂਲ ਵਿਚ ਦਾਖਲ ਹੋਣ ਤੇ ਹੱਥ ਸੈਨੀਟਾਈਜ਼ ਕਰੋ।
- ਚੈਕ-ਇਨ ਖੇਤਰ ਤੇ ਜਾਓ। ਸਟਾਫ਼ ਸਰੀਰਕ ਦੂਰੀ ਦਾ ਅਭਿਆਸ ਕਰ ਰਿਹਾ ਹੈ ਅਤੇ ਹਰ ਸਮੇਂ ਤੁਹਾਡੇ ਤੋਂ ਘੱਟੋ ਘੱਟ 2 ਮੀਟਰ (6 ਫੁੱਟ) ਦੇ ਫਾਸਲੇ ਤੇ ਹੋਵੇਗਾ। ਹਾਲਾਂਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਇਕ ਦੂਜੇ ਨੂੰ ਮਿਸ ਕਰਦੇ ਹੋ, ਹੱਥ ਮਿਲਾਉਣ ਜਾਂ ਗਲੇ ਮਿਲਣ ਦੀ ਆਗਿਆ ਨਹੀਂ ਹੋਵੇਗੀ।
- ਕੋਈ ਕਿਤਾਬਾਂ/ਸਮੱਗਰੀ ਜਿਹਨਾਂ ਨੂੰ ਤੁਸੀਂ ਵਾਪਸ ਕਰਨਾ ਚਾਹੁੰਦੇ ਹੋ, ਨੂੰ ਕਿਰਪਾ ਕਰਕੇ ਪਛਾਣ ਕੀਤੇ ਖੇਤਰ ਵਿੱਚ ਸਥਿਤ ਲੇਬਲ ਵਾਲੇ ਬਕਸੇ ਵਿੱਚ ਰੱਖੋ।
- ਚੈਕ ਇਨ ਕਰਨ ਤੋਂ ਬਾਅਦ, ਆਪਣੇ ਬੱਚੇ ਦੇ ਕਲਾਸਰੂਮ ਵਿਚ ਜਾਓ। ਸਕੂਲ ਦੇ ਸਟਾਫ਼ ਨੇ ਤੁਹਾਡੇ ਬੱਚੇ ਦੀ ਡੈਸਕ ਸਮਗਰੀ ਨੂੰ ਬੈਗ ਵਿੱਚ ਪਾਇਆ ਹੈ ਅਤੇ ਉਹ ਤੁਹਾਡੇ ਬੱਚੇ ਦੇ ਡੈਸਕ ਤੇ ਪਏ ਹਨ।
- ਆਪਣੇ ਬੱਚੇ ਦਾ ਲੋਕਰ/ਹੁੱਕ/ਕਬੀ 'ਤੇ ਜਾਓ ਅਤੇ ਕੋਈ ਵੀ ਨਿੱਜੀ ਸਮਾਨ ਹਟਾਓ। ਜੇ ਲੋੜ ਹੋਵੇ ਤਾਂ ਕੂੜਾ ਸੁੱਟਣ ਲਈ ਹਾਲਵੇਅ ਵਿਚ ਕੂੜੇਦਾਨ ਉਪਲਬਧ ਹਨ। ਜੇ ਤੁਹਾਡੇ ਬੱਚੇ ਨੂੰ ਯਾਦ ਨਹੀਂ ਹੈ ਕਿ ਉਨ੍ਹਾਂ ਦਾ ਡੈਸਕ ਜਾਂ ਲੋਕਰ/ਹੁੱਕ/ਕਬੀ ਕਿੱਥੇ ਹੈ, ਤਾਂ ਕਿਰਪਾ ਕਰਕੇ ਐਡਮਿਨਿਸਟ੍ਰੇਸ਼ਨ ਤੋਂ ਮਦਦ ਲਓ। ਕਿਰਪਾ ਕਰਕੇ ਹੋਰ ਵਿਦਿਆਰਥੀ ਦੇ ਸਮਾਨ ਨੂੰ ਛੂਹਣ ਤੋਂ ਪਰਹੇਜ਼ ਕਰੋ।
- ਆਪਣੇ ਬੱਚੇ ਦੇ ਲੋਕਰ/ਹੁੱਕ/ਕਬੀ ਨੂੰ ਖਾਲੀ ਕਰੋ।

- ਦੂਜਿਆਂ ਨਾਲ ਮੇਲਜੋਲ ਨਾ ਕਰੋ ਅਤੇ ਸਕੂਲ ਵਿਚ ਹੁੰਦੇ ਹੋਏ ਦੂਜਿਆਂ ਤੋਂ ਘੱਟੋ ਘੱਟ 2 ਮੀਟਰ ਜਾਂ 6 ਫੁੱਟ ਦੀ ਦੂਰੀ 'ਤੇ ਰਹੋ।
- ਹੱਥ ਸੈਨਿਟਾਈਜ਼ ਕਰੋ ਅਤੇ ਬਿਲਡਿੰਗ ਤੋਂ ਬਾਹਰ ਜਾਓ।
- ਕਿਰਪਾ ਕਰਕੇ ਇਕੱਠ ਨੂੰ ਰੋਕਣ ਲਈ ਸਕੂਲ ਦੀ ਪ੍ਰਾਪਰਟੀ ਤੋਂ ਬਾਹਰ ਜਾਓ।
- ਨੋਟ: ਵੈਸ਼ਰੂਮ ਸਿਰਫ ਐਮਰਜੈਂਸੀ ਵਰਤੋਂ ਲਈ ਉਪਲਬਧ ਹਨ।